

ਤੁਰੰਤ ਰਿਲੀਜ਼ ਲਈ

## ਸਿਟੀ ਆਫ ਬ੍ਰੈਮਪਟਨ ਵਿੱਚ ਸਾਰੇ ਕਲਾਕਾਰਾਂ ਨੂੰ ਆਪਣੀ ਕਹਾਣੀ ਸਾਂਝੀ ਕਰਨ ਲਈ ਸੱਦਾ ਦਿੱਤਾ ਜਾ ਰਿਹਾ ਹੈ

ਬ੍ਰੈਮਪਟਨ, ਓਨਟੈਰੀਓ (4 ਜੂਨ, 2021) – ਸਿਟੀ ਆਫ ਬ੍ਰੈਮਪਟਨ ਦੀ ਨਵੀਂ ਬਣਾਈ ਗਈ, ਆਰਟਸ, ਕਲਚਰ ਐਂਡ ਕ੍ਰੀਏਟਿਵ ਇੰਡਸਟਰੀ ਡਿਵੈਲਪਮੈਂਟ ਏਜੰਸੀ (ਏ.ਸੀ.ਸੀ.ਆਈ.ਡੀ.ਏ.) (Arts, Culture and Creative Industry Development Agency) (ACCIDA), ਕਲਾਕਾਰਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਅਤੇ ਸਿਟੀ ਨੂੰ ਇੱਕ ਪ੍ਰੇਮ ਪੱਤਰ, ਡਿਜੀਟਲ ਪੋਸਟਕਾਰਡ ਉੱਤੇ ਆਪਣੀ ਕਲਾ ਦਾ ਪ੍ਰਚਾਰ ਕਰਨ ਲਈ ਸੱਦਾ ਦੇ ਰਹੀ ਹੈ।

*ਪੋਸਟਕਾਰਡ ਪ੍ਰੋਜੈਕਟ – ਸ਼ੇਅਰ ਯੋਰ ਆਰਟਿਸਟ ਸਟੋਰੀ (The Postcard Project - Share Your Artist Story)* ਹੁਣ, ਬ੍ਰੈਮਪਟਨ ਦੇ ਕਲਾਕਾਰਾਂ, ਰਚਨਾਕਾਰਾਂ, ਸੰਗੀਤਕਾਰਾਂ ਅਤੇ ਪਰਫੋਰਮਰਾਂ ਵੱਲੋਂ ਆਪਣੇ ਕੰਮ ਨੂੰ ਡਿਜੀਟਲ ਪੋਸਟਕਾਰਡ ਉੱਤੇ ਡਿਸਪਲੇ ਕਰਨ ਲਈ, ਉਹਨਾਂ ਵੱਲੋਂ ਪੁਰਾਣੇ ਜਾਂ ਨਵੇਂ ਡਿਜੀਟਲ ਵਿਜ਼ੁਅਲ ਆਰਟਵਰਕਸ ਦੀਆਂ 20 ਪ੍ਰਸਤੁਤੀਆਂ ਸਵੀਕਾਰ ਕਰ ਰਿਹਾ ਹੈ। ਬ੍ਰੈਮਪਟਨ ਤੋਂ ਬਾਹਰ ਦੇ ਉਹਨਾਂ ਕਲਾਕਾਰਾਂ ਤੇ ਵਿਚਾਰ ਕੀਤਾ ਜਾਵੇਗਾ, ਜਿਹਨਾਂ ਦਾ ਕੰਮ ਬ੍ਰੈਮਪਟਨ ਤੋਂ ਪ੍ਰਭਾਵਿਤ ਹੋਵੇ ਅਤੇ ਸਿਟੀ ਨਾਲ ਉਹਨਾਂ ਦਾ ਕਨੈਕਸ਼ਨ ਹੋਵੇ। ਉਹਨਾਂ ਕਲਾਕਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ, ਜੋ ਬ੍ਰੈਮਪਟਨ ਵਿੱਚ ਰਹਿੰਦੇ ਹਨ। ਇਸ ਮੌਕੇ ਲਈ ਚੁਣੇ ਗਏ ਕਲਾਕਾਰਾਂ ਨੂੰ, 250 ਡਾਲਰ ਦੀ ਇੱਕਮੁਸ਼ਤ ਕਲਾਕਾਰ ਫੀਸ ਦਿੱਤੀ ਜਾਵੇਗੀ।

ਪੋਸਟਕਾਰਡ ਪ੍ਰੋਜੈਕਟ – ਸ਼ੇਅਰ ਯੋਰ ਆਰਟਿਸਟ ਸਟੋਰੀ ਦੇ ਹਿੱਸੇ ਵਜੋਂ, ਏ.ਸੀ.ਸੀ.ਆਈ.ਡੀ.ਏ. (ACCIDA), ਤੁਹਾਡੇ ਕੰਮ ਨੂੰ ਕਲਾਤਮਕ ਕ੍ਰੈਡਿਟ ਦੇ ਨਾਲ, ਏ.ਸੀ.ਸੀ.ਆਈ.ਡੀ.ਏ. ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਅਤੇ ਆਉਣ ਵਾਲੀਆਂ ਪ੍ਰਚਾਰ ਅਤੇ ਮਾਰਕੀਟਿੰਗ ਪਹਿਲਕਦਮੀਆਂ ਦੇ ਹਿੱਸੇ ਵਜੋਂ ਡਿਜੀਟਲ ਪੋਸਟਕਾਰਡ ਤੇ ਸਾਂਝਾ ਕਰੇਗੀ। ਕਲਾਕਾਰ ਕਈ ਚਿੱਤਰ ਜਮ੍ਹਾਂ ਕਰ ਸਕਦੇ ਹਨ ਅਤੇ ਇੱਕ ਤੋਂ ਵੱਧ ਚਿੱਤਰ ਚੁਣੇ ਜਾ ਸਕਦੇ ਹਨ, ਪਰੰਤੂ ਇਸਦਾ ਉਦੇਸ਼, 20 ਚੁਣੇ ਹੋਏ ਕੰਮਾਂ ਦੇ ਅੰਦਰ ਹੀ ਸੰਭਵ ਤੌਰ ਤੇ ਵੱਧ ਤੋਂ ਵੱਧ ਕਲਾਕਾਰਾਂ ਦੇ ਨਾਲ ਇਸ ਮੌਕੇ ਨੂੰ ਸਾਂਝਾ ਕਰਨਾ ਹੈ।

ਸਿਟੀ ਦੇ ਨਾਲ ਆਪਣੇ ਕਨੈਕਸ਼ਨ ਦੀ ਪੜਚੋਲ ਕਰਨ ਅਤੇ ਇਹ ਦਰਸਾਉਣ ਲਈ ਕਲਾਕਾਰਾਂ ਦਾ ਸੁਆਗਤ ਹੈ ਕਿ ਉਹਨਾਂ ਦੀ ਕਲਾਤਮਕ ਪੱਧਤੀ ਕਿਵੇਂ, ਬ੍ਰੈਮਪਟਨ ਦੇ ਜੋਸ਼ ਅਤੇ ਕਹਾਣੀਆਂ ਦਾ ਚਿੱਤਰਨ ਕਰਦੀ ਹੈ। ਆਰਟਵਰਕ ਵਿੱਚ ਨਵਾਂ ਜਾ ਪੁਰਾਣਾ ਮੂਲ ਕੰਮ ਹੋ ਸਕਦਾ ਹੈ ਅਤੇ ਇਸ ਵਿੱਚ ਕੋਈ ਵੀ ਮੀਡੀਅਮ ਸ਼ਾਮਲ ਹੋ ਸਕਦਾ ਹੈ, ਜਿਵੇਂ: ਫੋਟੋਗ੍ਰਾਫੀ, ਲਿਖਤ ਕੰਮ, ਪਰਫੋਰਮੈਂਸ ਦੇ ਦਸਤਾਵੇਜ਼, ਡਿਜੀਟਲ ਕੋਲਾਜ ਅਤੇ ਗੈਰ-ਡਿਜੀਟਲ ਕੰਮ, ਹੱਥ ਨਾਲ ਬਣਾਏ ਚਿੱਤਰਾਂ ਅਤੇ ਪੇਂਟਿੰਗਸ ਸਮੇਤ, ਜਿਹਨਾਂ ਨੂੰ ਵਿਸ਼ੇਸ਼ਤਾਵਾਂ ਦੇ ਮੁਤਾਬਕ ਡਿਜੀਟਲ ਕੀਤਾ ਜਾ ਸਕਦਾ ਹੋਵੇ। ਐਬਸਟ੍ਰੈਕਟ ਅਤੇ ਗੈਰ-ਰਿਪ੍ਰੈਜੈਂਟੇਸ਼ਨ ਕੰਮਾਂ ਦਾ ਸੁਆਗਤ ਹੈ ਅਤੇ ਕਲਾਕਾਰਾਂ ਨੂੰ ਇਹਨਾਂ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਇਹਨਾਂ ਨੂੰ ਜਮ੍ਹਾਂ ਕਰਨ ਦੀ ਆਖ਼ਰੀ ਤਾਰੀਖ, 17 ਜੂਨ, 2021 ਹੈ। ਜਮ੍ਹਾਂ ਕੀਤੇ ਕੰਮਾਂ ਦਾ ਮੁਲਾਂਕਣ, ਏ.ਸੀ.ਸੀ.ਆਈ.ਡੀ.ਏ. ਵੱਲੋਂ ਕੀਤਾ ਜਾਵੇਗਾ। ਵਾਧੂ ਜਾਣਕਾਰੀ ਜਾਂ ਸਵਾਲਾਂ ਲਈ, ਕਿਰਪਾ ਕਰਕੇ [ਇੱਥੇ \(here\)](#) ਪ੍ਰੋਜੈਕਟ ਵੇਰਵੇ ਦੇਖੋ। ਪ੍ਰਸਤੁਤੀਆਂ ਸਬਜੈਕਟ ਲਾਈਨ: ਯੋਰ ਆਰਟਿਸਟ ਸਟੋਰੀ (Your Artist Story) ਦੇ ਨਾਲ, [accida@brampton.ca](mailto:accida@brampton.ca) ਤੇ ਈਮੇਲ ਕੀਤੀਆਂ ਜਾ ਸਕਦੀਆਂ ਹਨ।

### ਹਵਾਲੇ

“ਪੋਸਟਕਾਰਡ ਪ੍ਰੋਜੈਕਟ – ਸ਼ੇਅਰ ਯੋਰ ਆਰਟਿਸਟ ਸਟੋਰੀ, ਸਿਟੀ ਦੇ ਬ੍ਰੈਮਪਟਨ ਇਨ 2040 ਵਿਜ਼ਨ ਦੀ ਹਿਮਾਇਤ ਕਰਦਾ ਹੈ, ਤਾਂ ਜੋ ਮੌਜੂਦਾ ਸੱਭਿਆਚਾਰਕ ਵਾਤਾਵਰਣ ਨੂੰ ਸਾਰੇ ਕਲਾਕਾਰਾਂ, ਰਚਨਾਕਾਰਾਂ, ਸੰਗੀਤਕਾਰਾਂ ਅਤੇ ਪਰਫੋਰਮਰਾਂ ਲਈ ਮੌਕਿਆਂ ਵਾਲੀ ਸੰਪੰਨ ਕਲਾਤਮਕ ਸਥਿਤੀ ਵਿੱਚ ਬਦਲਿਆ ਜਾ ਸਕੇ। ਮੈਂ ਸਿਟੀ ਆਫ ਬ੍ਰੈਮਪਟਨ ਦੇ ਸਾਰੇ ਕਲਾਕਾਰਾਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਸਾਨੂੰ ਆਪਣੀਆਂ ਕਹਾਣੀਆਂ ਸੁਣਾਉਣ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਮਪਟਨ

“ਇਹ ਸਿਟੀ ਆਫ ਬ੍ਰੈਂਪਟਨ ਲਈ ਇੱਕ ਰੋਮਾਂਚਕ ਸਮਾਂ ਹੈ ਕਿਉਂਕਿ ਅਸੀਂ ਲੋਕਲ ਕਲਾ ਅਤੇ ਸੱਭਿਆਚਾਰਕ ਕਮਿਊਨਿਟੀ ਦੇ ਨਾਲ ਰਿਸ਼ਤੇ ਬਣਾਉਣਾ ਸ਼ੁਰੂ ਕਰ ਰਹੇ ਹਾਂ। ਲੋਕਲ ਕਲਾਕਾਰਾਂ ਤੋਂ ਉਹਨਾਂ ਦੀਆਂ ਕਹਾਣੀਆਂ ਸੁਣਨ ਨਾਲ, ਏਜੰਸੀ ਨੂੰ ਇਹ ਮਹੱਤਵਪੂਰਣ ਰਿਸ਼ਤੇ ਬਣਾਉਣ ਅਤੇ ਨਾਲ ਹੀ, ਬ੍ਰੈਂਪਟਨ ਦੇ ਕਲਾਕਾਰਾਂ ਦੇ ਕੰਮ ਦਾ ਪ੍ਰਚਾਰ ਕਰਨ ਵਿੱਚ ਮਦਦ ਮਿਲੇਗੀ।”

- *ਰੋਏਨਾ ਸੈਂਟੋਸ (Rowena Santos), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਵਾਈਸ-ਚੇਅਰ, ਕਾਰਪੋਰੇਟ ਸਰਵਿਸਿਜ਼, ਸਿਟੀ ਆਫ ਬ੍ਰੈਂਪਟਨ*

“ਕਲਾਕਾਰਾਂ ਨੂੰ ਸੱਦਾ ਨਾਲ, ਨਵੀਂ ਬਣਾਈ ਗਈ ਆਰਟਸ, ਕਲਚਰ ਐਂਡ ਕ੍ਰੀਏਟਿਵ ਇੰਡਸਟਰੀ ਡਿਵੈਲਪਮੈਂਟ ਏਜੰਸੀ ਨੂੰ ਸਥਾਪਤ ਹੋਣ ਵਿੱਚ ਮਦਦ ਮਿਲੇਗੀ, ਜੋ ਮਹਾਂਮਾਰੀ ਤੋਂ ਬਾਅਦ ਦੀ ਦੁਨੀਆ ਵਿੱਚ ਲੋਕਲ ਅਰਥਚਾਰੇ ਦੀ ਬਹਾਲੀ ਵਿੱਚ ਮਦਦ ਲਈ, ਬ੍ਰੈਂਪਟਨ ਵਿੱਚ ਮਜ਼ਬੂਤ, ਰਚਨਾਤਮਕ ਅਤੇ ਉੱਦਮੀ ਕਮਿਊਨਿਟੀ ਦੀ ਹਿਮਾਇਤ ਕਰਦੀ ਹੈ।”

- *ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ*

-30-

**ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 70,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ।** ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

#### **ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)